

# ਕੀ ਤੁਸੀਂ ਅਖਣਾ ਐਲਬਮਟਲ ਵਾਲਾ ਡੱਬਾ ਤੋਤਿਆ ਹੈ ?<sup>1</sup>

ਮੱਤੀ 26:6-13 ; ਮਰਕੁਸ 14:3-9 ; ਯੂਹੰਨਾ 12:1-8 ,  
ਇਕ ਨੇਰੁ ਝਾਰ

ਮੱਤੀ 26, ਮਰਕੁਸ 14 ਅਤੇ ਯੂਹੰਨਾ 12 ਵਿਚ ਦਰਜ ਘਟਨਾਵਾਂ ਵਰਗੀਆਂ ਕੁਝ ਘਟਨਾਵਾਂ ਨੇ ਯਿਸੂ ਨੂੰ ਪ੍ਰਭਾਵਿਤ ਕੀਤਾ। ਸ਼ਾਇਦ ਉਹ ਇਸ ਲਈ ਪ੍ਰਭਾਵਿਤ ਹੋਇਆ, ਕਿਉਂਕਿ ਸਲੀਬ ਵਿਚ, ਕੁਝ ਹੀ ਦਿਨ ਬਚੇ ਸਨ ਅਤੇ ਉਸਦਾ ਮਨ ਹੁਣ ਪਹਿਲਾਂ ਨਾਲੋਂ ਵੱਧ ਪਰੇਸ਼ਾਨ ਸੀ। ਹੋ ਸਕਦਾ ਹੈ ਕਿ ਉਹ ਆਪਣੇ ਦੁਸ਼ਮਣਾਂ ਦੀ ਨਫਰਤ (ਮਰਕੁਸ 14: 1, 2) ਅਤੇ ਉਸ ਮੌਕੇ 'ਤੇ ਵਿਖਾਏ ਗਏ ਪਿਆਰ ਵਿਚ ਸਾਫ਼ ਫਰਕ ਤੋਂ ਦੁਖੀ ਹੋਇਆ ਹੋਵੇ। ਉਹ ਇਸ ਲਈ ਵੀ ਪ੍ਰਭਾਵਿਤ ਹੋਇਆ ਹੋਵੇਗਾ, ਕਿਉਂਕਿ ਉਸ ਦੀ ਜ਼ਿੰਦਗੀ ਦੇਣ ਵਿਚ ਹੀ ਲੰਘੀ ਸੀ, ਪਰ ਕਦੀ ਕਿਸੇ ਨੇ ਉਸ ਦੀ ਤਾਰੀਫ਼ ਨਹੀਂ ਕੀਤੀ ਸੀ। ਜੋ ਵੀ ਕਾਰਣ ਰਿਹਾ ਹੋਵੇ, ਮਸੀਹ ਆਪਣੀ ਸੇਵਕਾਈ ਦੀ ਸਭ ਤੋਂ ਵੱਧ ਤਾਰੀਫ਼ ਜਾਹਿਰ ਕਰਨ ਲਈ ਪ੍ਰੇਰਿਤ ਹੋਇਆ ਸੀ।

ਘਟਨਾ ਉਦੋਂ ਦੀ ਹੈ, ਜਿਸ ਨੂੰ ਕੁਝ ਲੋਕਾਂ ਨੇ ‘ਆਖਰੀ ਭੋਜ ਤੋਂ ਬਾਅਦ’ ਦਾ ਨਾਂ ਦਿੱਤਾ ਹੈ।<sup>2</sup> ਅਸੀਂ ਆਖਰੀ ਭੋਜ ਬਾਰੇ ਤਾਂ ਸੁਣਿਆ ਹੈ, ਪਰ ਸਾਨੂੰ ਆਖਰੀ ਭੋਜ ਦੀ ਅਗਲੀ ਗੱਲ ਦਾ ਵੀ ਪਤਾ ਹੋਣਾ ਜ਼ਰੂਰੀ ਹੈ। ਦੋਹਾਂ ਵਿਚ ਇਕ ਯਾਦਗਾਰੀ ਹੈ। ਆਖਰੀ ਭੋਜ ਵੇਲੇ ਯਿਸੂ ਨੇ ਪ੍ਰਭੂ ਭੋਜ ਦੀ ਸਥਾਪਨਾ ਕੀਤੀ ਅਤੇ ਕਿਹਾ ਸੀ, ‘ਮੇਰੀ ਯਾਦਗੀਰੀ ਲਈ ਇਹੀ ਕਰਿਆ ਕਰੋ’ (ਲੁਕਾ 22: 19)। ਆਖਰੀ ਭੋਜ ਦੀ ਅਗਲੀ ਘਟਨਾ ਦੌਰਾਨ, ਮਸੀਹ ਨੇ ਕਿਹਾ, ‘ਸਾਰੇ ਸੰਸਾਰ ਵਿਚ ਜਿੱਥੇ ਕਿਤੇ ਖੁਸ਼ਬੁਰੀ ਦਾ ਪ੍ਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ’ (ਮਰਕੁਸ 14: 9)।

ਹੁਣ ਤਕ, ਤੁਸੀਂ ਅੰਦਰਾਜਾ ਲਾ ਲਿਆ ਹੋਵੇਗਾ ਕਿ ਇਸ ਘਟਨਾ ਵਿਚ ਮਰੀਅਮ ਦੇ ਯਿਸੂ ਦਾ ਮਸਹ ਕਰਨ ਦੀ ਗੱਲ ਹੈ, ਜੋ ਇੰਜੀਲ ਦੇ ਵਿਰਤਾਂਤਾਂ ਦੀਆਂ ਸਭ ਤੋਂ ਖੂਬਸੂਰਤ ਕਹਾਣੀਆਂ ਵਿੱਚੋਂ ਇਕ ਹੈ। ਆਏ, ਪਹਿਲਾਂ ਕਿਰਦਾਰਾਂ ਅਤੇ ਹਾਲਾਤ ਨੂੰ ਮਨ ਵਿਚ ਬਿਠਾਉਂਦੇ ਹਾਂ; ਫਿਰ ਇਹ ਦੀ ਪ੍ਰਾਸੰਗਿਕਤਾ ਬਣਾਵਾਂਗੇ। ਪਹਿਲਾਂ ਅਸੀਂ ਘਟਨਾ ਦੇ ਮਰਕੁਸ ਦੇ ਵਿਰਤਾਂਤ ਦੀ ਵਰਤੋਂ ਕਰਾਂਗੇ,<sup>3</sup> ਪਰ ਵਾਧੂ ਵੇਰਵਿਆਂ ਲਈ ਅਸੀਂ ਯੂਹੰਨਾ ਕੋਲ ਜਾਵਾਂਗੇ।<sup>4</sup>

## ਵਿਰਤਾਂਤ

ਕਹਾਣੀ ਸ਼ੁਰੂ ਹੁੰਦੀ ਹੈ, ‘ਜਾਂ ਉਹ ਬੈਤਅਨੀਆ ਵਿਚ ਸਮਉਨ ਕੋੜੀ ਦੇ ਘਰ ਰੋਟੀ ਖਾਣ ਬੈਠਾ ਸੀ...’ (ਮਰਕੁਸ 14: 3)। ਯਿਸੂ ਪਸਾਹ ਵਾਸਤੇ ਯਹੂਸ਼ਲਮ ਵਿਚ ਆਇਆ ਸੀ। ਯੂਹੰਨਾ ਮੁਤਾਬਿਕ ਇਹ ਪਰਥ ਤੋਂ ‘ਛੇ ਦਿਨ ਪਹਿਲਾਂ’ ਦੀ ਗੱਲ ਹੈ (ਯੂਹੰਨਾ 12: 1)। ਆਪਣੀ ਰੀਤ ਮੁਤਾਬਿਕ,

ਮਸੀਹ ਯ਼ਰੂਸਲਾਮ ਦੇ ਪੱਛਮ ਵਿਚ ਲਗਭਗ ਦੋ ਮੀਲ ਦੂਰ ਬੈਤਅਨੀਆ ਦੇ ਛੋਟੇ ਜਿਹੇ ਕਸਬੇ ਵਿਚ ਸਮਾਂ ਗੁਜ਼ਾਰ ਰਿਹਾ ਸੀ।

ਬੈਤਅਨੀਆ ਵਿਚ ਉਹ ਅਕਸਰ ਮਰੀਅਮ, ਮਾਰਥਾ ਅਤੇ ਲਾਜ਼ਰ ਦੇ ਘਰ ਹੀ ਰੁਕਦਾ ਸੀ (ਵੇਖੋ ਲੂਕਾ 10:38; ਯੂਹੰਨਾ 11:1, 5; 12:1); ਪਰ ਇਸ ਮੌਕੇ ਤੇ, ‘‘ਸ਼ਮਉਣ ਕੋੜੀ’’ ਨੇ ਉਸ ਨੂੰ ਦਾਅਵਤ ਦਿੱਤੀ ਸੀ। ਅਸੀਂ ਮੰਨ ਸਕਦੇ ਹਾਂ ਕਿ ਸ਼ਮਉਣ ਸੁਧਾ ਹੋ ਚੁਕਾ ਕੋੜੀ ਸੀ, ਨਹੀਂ ਤਾਂ ਲੋਕ ਇਸ ਬਿਮਾਰੀ ਨਾਲ ਪਰੇਸ਼ਾਨ ਆਦਮੀ ਨਾਲ ਨਾ ਖਾਂਦੇ। ਬੇਸ਼ੱਕ ਸ਼ਮਉਣ ਨੂੰ ਯਿਸੂ ਨੇ ਚੰਗਿਆਈ ਦਿੱਤੀ ਸੀ। ਖਾਣ ਲਈ ਆਉਣ ਵਾਲਿਆਂ ਵਿਚ ਲਾਜ਼ਰ (ਯੂਹੰਨਾ 12:2); ਮਾਰਥਾ ਜਿਹੜੀ (ਆਮ ਵਾਂਗ) ਸੇਵਾ ਕਰ ਰਹੀ ਸੀ (ਯੂਹੰਨਾ 12:2; ਵੇਖੋ ਲੂਕਾ 10:40); ਮਰੀਅਮ (ਯੂਹੰਨਾ 12:3); ਅਤੇ ਮਸੀਹ ਦੇ ਚੇਲੇ (ਮੱਤੀ 26:8) ਸਨਮਾਨਿਤ ਮਹਿਮਾਨ ਸਨ।

ਇਸ ਦ੍ਰਿਸ਼ ਦੀ ਕਲਪਨਾ ਕਰੋ: ਮਹਿਮਾਨ ਆਪਣੀ ਖੱਬੀ ਕੂਹਣੀ ਤੇ ਟੇਕ ਲਾ ਕੇ ਸੱਜੇ ਹੱਥ ਨਾਲ ਖਾਂਦੇ ਹੋਏ ਇਕ ਛੋਟੇ ਜਿਹੇ ਮੌਜੂਦੇ ਆਲੇ ਦੁਆਲੇ ਝੁਕੇ ਹੋਏ ਹਨ (ਮਰਕੁਸ 14:3ਅ)। ਖਾਣੇ ਦੌਰਾਨ ਕਿਤੇ, ਸ਼ਮਉਣ ਨੇ ਕਿਸੇ ਵਕਤ ਕੋੜ੍ਹ ਨਾਲ ਭਰੇ ਸੁਧਾ ਤੰਦਰਸਤ ਸਰੀਰ ਨੂੰ ਵਿਖਾਉਣ ਲਈ ਆਪਣੇ ਕੱਪੜੇ ਨੂੰ ਚੁੱਕ ਕੇ, ਪ੍ਰਭੂ ਵੱਲੋਂ ਚੰਗੇ ਹੋਣ ਦੀ ਗੱਲ ਦੱਸੀ ਹੋਵੇਗੀ। ਪਰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਵਿਖਿਆ ਦੱਸਣ ਵਾਲਾ ਲਾਜ਼ਰ ਹੀ ਹੋਵੇਗਾ। ‘‘ਮੈਂ ਤੁਹਾਨੂੰ ਦੱਸਦਾ ਹਾਂ ਕਿ ਮੁਰਦਿਆਂ ਵਿੱਚੋਂ ਜੀ ਉੱਠਣਾ ਕਿਵੇਂ ਹੁੰਦਾ ਹੈ।’’ ਉਸ ਨੇ ਐਲਾਨ ਕੀਤਾ ਹੋਵੇਗਾ। ਉਸ ਨੇ ਮੌਤ ਅਤੇ ਉਸ ਦੇ ਅੰਦਰਲੇ ਹਨੌਰੇ ਦੀ ਦਰਦਭਰੀ ਕਹਾਣੀ ਦੱਸੀ ਹੋਵੇਗੀ।<sup>5</sup> ‘‘ਪਰ ਫਿਰ’’ ਮੈਂ ਉਸ ਨੂੰ ਕਹਿੰਦਿਆਂ ਸੁਣ ਸਕਦਾ ਹਾਂ, ‘‘ਦੂਰ ਤੋਂ ਇਕ ਉੱਚੀ ਅਵਾਜ਼ ਸੁਣਾਈ ਦਿੱਤੀ ‘ਲਾਜ਼ਰ, ਬਾਹਰ ਆ’ [ਯੂਹੰਨਾ 11:43] ਅਤੇ ਮੇਰੇ ਜਿਸਮ ਵਿਚ ਫੇਰ ਜਾਂ ਧੈ ਗਈ! ’’ ਲਾਜ਼ਰ ਦੇ ਖੱਫਣ ਦੀਆਂ ਵੱਡੀਆਂ ਵੱਡੀਆਂ ਪੱਟੀਆਂ ਨਾਲ ਵਲ੍ਹੇਟੇ, ਕਬਰ ਵਿੱਚੋਂ ਨਿੱਕਲਣ ਨੂੰ ਯਾਦ ਕਰਕੇ ਕਮਰਾ ਠਹਾਕਿਆਂ ਨਾਲ ਭਰ ਗਿਆ ਹੋਵੇਗਾ। ਇਹ ਸਾਮ ਕਿਨੀ ਰੰਗੀਨ ਹੋਵੇਗੀ!

ਇਸ ਸਭ ਦੇ ਦੌਰਾਨ, ਮਰੀਅਮ, ਉਹੀ ਖਾਮੋਸ ਮਰੀਅਮ, ਸਭ ਕੁਝ ਵੇਖ ਰਹੀ ਸੀ। ਉਸ ਨੇ ਸੇਵਾ ਵਿਚ ਮਾਰਥਾ ਦੀ ਮਦਦ ਕੀਤੀ ਹੋਵੇਗੀ (ਵੇਖੋ ਲੂਕਾ 10:40), ਪਰ ਉਸ ਦਾ ਧਿਆਨ ਆਪਣੇ ਪ੍ਰਭੂ ਵੱਲ ਹੀ ਸੀ। ਉਸ ਦੇ ਮਨ ਵਿਚ ਪਿਆਰ ਠਾਠਾਂ ਮਾਰ ਰਿਹਾ ਸੀ। ਉਹ ਆਪਣੇ ਦੋਸਤ ਦਾ ਧੰਨਵਾਦ ਕਰਨਾ ਚਾਹੁੰਦੀ ਸੀ, ਇਸ ਨੇ ਉਸ ਦੇ ਭਰਾ ਨੂੰ ਜਿੰਦਗੀ ਬਾਬਸ਼ੀ ਸੀ। ਸਾਇਦ ਉਹ ਬੋਲਣ ਵਿਚ ਇੰਨੀ ਸੁਆਰੀ ਨਹੀਂ ਸੀ; ਉਹ ਆਪਣਾ ਮਨ ਕਿਵੇਂ ਵਿਖਾ ਸਕਦੀ ਸੀ? ਇਕ ਵਿਚਾਰ ਆਇਆ: ਕਿਸੇ ਖਾਸ ਮੌਕੇ ਲਈ ਵੱਖਰੀ ਅਲਮਾਰੀ ਵਿਚ ਰੱਖੀ ‘‘ਐਲਬਸਟਰ ਦੀ ਸੀਸ਼ੀ’’ ਦਾ ਧਿਆਨ ਆਇਆ, ਜਿਸ ਵਿਚ ‘‘ਅੱਧ ਸੇਰ ਮਹਿੰਗ ਮੁੱਲਾ ਜਟਾਮਾਸੀ ਦਾ ਖਰਾ ਇਤਰ’’ ਸੀ (ਮਰਕੁਸ 14:3; ਯੂਹੰਨਾ 12:3)।

ਇਹ ਇਤਰ<sup>6</sup> ਭਾਰਤ ਵਿੱਚੋਂ ਬਰਾਮਦ ਕੀਤਾ ਗਿਆ ਇਕ ਦੁਰਲੱਭ ਪੈਂਦੇ ਦਾ ਤੇਲ ਅਤੇ ਖੁਸ਼ਬੂਦਾਰ ਤਰਲ ਸੁਗੰਧ ਸੀ, ਜੋ ਬਹੁਤ ਮਹਿੰਗਾ ਹੁੰਦਾ ਸੀ। ਆਮ ਤੌਰ ਤੇ ਲਾਜ਼ਰ ਨੂੰ ਦਫ਼ਨਾਉਣ ਲਈ ਤਿਆਰ ਕਰਨ ਸਮੇਂ ਇਸ ਇਤਰ ਦੀ ਵਰਤੋਂ ਕੀਤੀ ਜਾਂਦੀ ਸੀ।<sup>7</sup> ਮਰੀਅਮ ਦਾ ਐਲਬਸਟਰ ਦਾ ਪੇਸਟ ਇਕ ਸੀਸ਼ੀ ਵਿਚ ਰੱਖਿਆ ਗਿਆ ਸੀ। ਇਹ ਐਲਬਸਟਰ ਪੱਛਮੀ ਮਿਸਰ ਤੋਂ ਬਰਾਮਦ ਕੀਤਾ ਗਿਆ ਚਿੱਟਾ ਸੰਗਮਰਮਰ ਸੀ।

ਮਰੀਅਮ ਉਸ ਸੀਸ਼ੀ ਨੂੰ ਲੈਣ ਲਈ ਭੱਜੀ ਅਤੇ ਇਸ ਨੂੰ ਹੱਥ ਨਾਲ ਢੜ੍ਹ ਕੇ ਦਾਅਵਤ ਵਾਲੇ ਕਮਰੇ ਵਿਚ ਲੈ ਆਈ। ਮਰੀਅਮ ਨੂੰ ‘‘ਸੀਸ਼ੀ ਤੋੜ ਕੇ’’ ਪ੍ਰਭੂ ਦੇ ਉਤੇ ਡੇਲ੍ਹੀਦਿਆਂ ਵੇਖ (ਮਰਕੁਸ 14:3) ਲੋਕਾਂ ਦੇ ਮੁੰਹ ਅੱਡੇ ਦੇ ਅੱਡੇ ਰਹਿ ਗਏ ਹੋਣਗੇ ਅਤੇ ਸੰਨਾਟਾ ਛਾ ਗਿਆ ਹੋਵੇਗਾ। ਜੇ ਉਹ ਢੱਕਣ ਖੇਲ੍ਹ ਕੇ ਕੁਝ ਬੂਦਾਂ ਯਿਸੂ ਦੇ ਸਿਰ ਤੇ ਝੋੜ ਦਿੱਦੀ ਤਾਂ ਲੋਕਾਂ ਨੂੰ ਕੋਈ ਹੈਰਾਨੀ ਨਹੀਂ ਹੋਣੀ ਸੀ (ਵੇਖੋ ਲੂਕਾ 7:46), ਪਰ ਉਸ ਨੇ ਤਾਂ ਸੀਸ਼ੀ ਹੀ ਤੋੜ ਦਿੱਤੀ ਸੀ,<sup>8</sup> ਪਿਆਰ ਅਤੇ ਸ਼ੁਕਗੁਜਾਰੀ ਨੂੰ

ਵਿਖਾਉਣ ਦਾ ਇਸ ਨਾਲੋਂ ਵੱਡਾ ਕੋਈ ਹੋਰ ਢੰਗ ਨਹੀਂ ਸੀ।

ਮਰਭਸ ਦੇ ਮੁਤਾਬਿਕ, ਉਸ ਨੇ ਇਤਰ ਮਸੀਹ ਦੇ ਸਿਰ ਤੇ ਡੋਲਿਆ (ਮਰਭਸ 14: 3), ਜਦਕਿ ਯੂਹੰਨਾ ਨੇ ਮੁਲਾਂਕਣ ਕੀਤਾ ਹੈ ਕਿ ਉਸ ਦੇ ਪੈਰਾਂ ਨੂੰ ਮਲਿਆ (ਯੂਹੰਨਾ 12: 3)। ਅੱਜ ਆਸੀਂ ਕਹਿ ਸਕਦੇ ਹਾਂ ਕਿ ਉਸ ਨੇ ‘‘ਸਿਰ ਤੋਂ ਲੈ ਕੇ ਪੈਰਾਂ ਤਕ’’ ਉਸਦਾ ਮਸਹ ਕੀਤਾ। ਫਿਰ ਉਸਨੇ ‘‘ਆਪਣੇ ਵਾਲਾਂ ਨਾਲ ਉਹ ਦੇ ਚਰਨ ਪੂੰਝੇ ਅਤੇ ਘਰ ਇਤਰ ਦੀ ਬਾਸ਼ਨਾ ਨਾਲ ਭਰ ਗਿਆ’’ (ਯੂਹੰਨਾ 12: 3)।<sup>9</sup>

ਇਸ ਤੇ ਉਸਦੀ ਹਿੰਮਤ ਵੇਖ ਕੇ ਸੁਨਵੱਟਾ ਹੋਏ ਲੋਕਾਂ ਨੂੰ ਬੋਲਣ ਦਾ ਬਹਾਨਾ ਮਿਲ ਗਿਆ:

ਤਦ ਕਿਨੇ ਆਪਣੇ ਮਨ ਵਿਚ ਖਿਥ ਕੇ ਬੋਲੇ ਜੋ ਇਸ ਇਤਰ ਦਾ ਇਹ ਠੁਕਸਾਨ ਕਾਹ ਨੂੰ ਹੋਇਆ? ਕਿਉਂਕਿ ਹੋ ਸਕਦਾ ਸੀ ਜੋ ਇਹ ਇਤਰ ਛੂਢ ਸੌ ਰੁਪਏ ਤੋਂ ਵਧੀਕ<sup>10</sup> ਨੂੰ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ ਸੋ ਉਹ ਉਸ ਤੀਵੀ ਨੂੰ ਬਿੜਕਣ ਲੱਗੇ (ਮਰਭਸ 14: 4, 5)।

ਯੂਹੰਨਾ ਮੁਤਾਬਿਕ ਇਹ ਅਲੋਚਨਾ ਸਭ ਤੋਂ ਪਹਿਲਾਂ ਯਹੂਦਾ ਨੇ ਕੀਤੀ ਸੀ (ਯੂਹੰਨਾ 12: 4, 5)।

ਇਕ ਅੱਠਾਨੀ (ਦੀਨਾਰ) ਆਮ ਮਜ਼ਦੂਰ ਦੀ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ (ਮੱਤੀ 20: 2)। ਤਿੰਨ ਸੌ ਦੀਨਾਰ ਇਕ ਮਜ਼ਦੂਰ ਦੀ ਤਕਰੀਬਨ ਇਕ ਸਾਲ ਦੀ ਮਜ਼ਦੂਰੀ ਦੇ ਬਰਾਬਰ ਸਨ।<sup>11</sup> ਤੁਸੀਂ ਜਿਵੇਂ ਵੀ ਗਿਣਤੀ ਕਰੋ, ਇਸ ਇਤਰ ਦੀ ਕੀਮਤ ਹਜ਼ਾਰਾਂ ਡਾਲਰ ਵਿਚ ਬਣਦੀ ਸੀ।<sup>12</sup> ਅਲੋਚਕਾਂ ਨੂੰ ਇਹ ਬਹੁਤ ਵੱਡੀ ਬਰਬਾਦੀ ਲੱਗੀ।

ਉਨ੍ਹਾਂ ਨੂੰ ਲੱਗਾ ਹੋਵੇਗਾ ਕਿ ਪ੍ਰਭੂ ਉਨ੍ਹਾਂ ਦੀ ਗੱਲ ਨਾਲ ਸਹਿਮਤ ਹੋ ਜਾਵੇਗਾ। ਆਖਰ ਉਸਦੀ ਜ਼ਿੰਦਗੀ ਭੋਗ ਵਿਲਾਸ ਤੋਂ ਦੂਰ ਇਕ ਆਮ ਆਦਮੀ ਵਾਲੀ ਸੀ ਅਤੇ ਉਹ ਬਰਬਾਦੀ ਦੇ ਖਿਲਾਫ਼ ਸਿੱਖਿਆ ਦਿੰਦਾ ਸੀ।<sup>13</sup> ਇਸ ਤੋਂ ਇਲਾਵਾ ਉਹ ਗਰੀਬਾਂ ਤੇ ਦਯਾ ਵਿਖਾਉਣ ਦੀ ਵੀ ਸਿੱਖਿਆ ਦਿੰਦਾ ਸੀ।<sup>14</sup> ਉਨ੍ਹਾਂ ਨੂੰ ਲੱਗਾ ਹੋਵੇਗਾ ਕਿ ਯਿਸੂ ਉਸ ਅੱਤੇ ਨੂੰ ਬਿੜਕੇਗਾ। ਇਸ ਦੇ ਉਲਟ ਉਸ ਨੇ ਉਸ ਦੀ ਸਲਾਘਾ ਕੀਤੀ।

ਪਰ ਯਿਸੂ ਨੇ ਆਖਿਆ, ਇਹ ਨੂੰ ਛੱਡ ਦਿਓ, ਕਿਉਂ ਇਹ ਨੂੰ ਕੋਸਦੇ ਹੋ? ਉਸ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਕਿਉਂ ਜੋ ਕੰਗਾਲ ਸਦਾ ਤੁਹਾਡੇ ਨਾਲ ਹਨ<sup>15</sup> ਅਤੇ ਜਾਂ ਚਾਹੋ ਤਾਂ ਉਨ੍ਹਾਂ ਦਾ ਭਲਾ ਕਰ ਸਕਦੇ ਹੋ<sup>16</sup> ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। ਜੋ ਉਸ ਤੋਂ ਬਣ ਪਿਆ ਉਸ ਨੇ ਕੀਤਾ। ਉਸ ਨੇ ਅੱਗੋਂ ਹੀ ਮੇਰੇ ਸਰੀਰ ਉੱਤੇ ਕਢਨਾਉਣ ਦਫਨਾਉਣ ਲਈ ਅਤਰ ਪਾ ਦਿੱਤਾ (ਮਰਭਸ 14: 6–8)।

ਮਸੀਹ ਨੂੰ ਇਹ ਗੱਲ ਪਤਾ ਸੀ, ਜਿਸਦਾ ਉਨ੍ਹਾਂ ਨੂੰ ਗਿਆਨ ਨਹੀਂ ਸੀ: ਉਹ ਜਾਣਦਾ ਸੀ ਕਿ ਉਸ ਦੀ ਆਪਣੀ ਘੜੀ ਆ ਚੁੱਕੀ ਹੈ (ਯੂਹੰਨਾ 12: 23; 13: 1; 17: 1)। ਉਹ ਜਾਣਦਾ ਸੀ ਕਿ ਕੁਝ ਹੀ ਦਿਨਾਂ ਵਿਚ ਉਸ ਨੂੰ ਸਲੀਬ ਤੇ ਟੰਗ ਦਿੱਤਾ ਜਾਵੇਗਾ। ਮੈਨੂੰ ਨਹੀਂ ਲੱਗਦਾ ਕਿ ਮਰੀਅਮ ਨੂੰ ਆਪਣੇ ਕੰਮ ਦੇ ਸੰਕੇਤ ਅਰਥ ਦੀ ਸਮਝ ਸੀ। ਉਸ ਨੇ ਤਾਂ ਸਿਰਫ਼ ਪਿਆਰ ਅਤੇ ਸੁਕਰਗੁਜ਼ਾਰੀ ਹੀ ਵਿਖਾਈ ਸੀ, ਪਰ ਯਿਸੂ ਨੇ ਇਸ ਵਿਚ ਇਕ ਖਾਸ ਮਹੱਤਵ ਨੂੰ ਵੇਖਿਆ ਕਿ ਉਹ ਉਸਦੀ ਦੇਹ ਨੂੰ ਦਫਨਾਉਣ ਲਈ ਤਿਆਰ ਕਰ ਰਹੀ ਸੀ।

ਯਿਸੂ ਦੀ ਮੌਤ ਅਤੇ ਦਫਨਾਏ ਜਾਣ ਦੇ ਸਮੇਂ ਤੇ ਵਿਚਾਰ ਕਰੋ। ਸੂਰਜ ਭੱਬਣ ਤੋਂ ਕੁਝ ਪੰਡੇ ਪਹਿਲਾਂ ਅਰਥਾਤ ਸੱਬਤ ਦਾ ਦਿਨ ਸ਼ੁਰੂ ਹੋਣ ਤੋਂ ਥੋੜ੍ਹਾ ਚਿਰ ਪਹਿਲਾਂ ਉਸਦੀ ਮੌਤ ਹੋਈ (ਲੂਕਾ 23: 54)। ਅਗਿਮਥੈਆ ਦੇ ਯੂਸੂਫ਼ ਨੇ ਉਸਦੀ ਲਾਸ ਨੂੰ ਕਬ਼ਰ ਵਿਚ ਰੱਖਿਆ ਸੀ। ਉਸ ਨੇ ਅਤੇ ਨਿਕੁਦੇਸੁਸ ਨੇ ਜਲਦਬਾਜ਼ੀ ਵਿਚ ਇਸ ਨੂੰ ਦਫਨਾਉਣ ਲਈ ਤਿਆਰ ਕੀਤਾ ਸੀ। ਪਰ ਦਫਨਾਉਣ

ਲਈ ਬਹੁਤ ਜ਼ਿਆਦਾ ਸਮਾਂ ਨਹੀਂ ਸੀ, <sup>17</sup> ਇਸ ਲਈ ਕਈ ਅੰਰਤਾਂ ਨੇ ਜਿਨ੍ਹਾਂ ਨੇ ਇਹ ਵੇਖਿਆ ਸੀ, ਸੱਬਤ ਤੋਂ ਬਾਅਦ ਅਧੂਰੇ ਕੰਮ ਪੂਰੇ ਕਰਨ ਦੀ ਮੰਸ਼ਾ ਸੀ (ਲੂਕਾ 24: 1) ‘‘ਸੁਗੰਧਾਂ ਅਤੇ ਇਤਰ ਤਿਆਰ ਕੀਤਾ’’ (ਲੂਕਾ 23: 56)। ਪਰ ਜਦੋਂ ਉਹ ਹਫ਼ਤੇ ਦੇ ਪਹਿਲੇ ਦਿਨ ਕਬਰ ਤੇ ਪਹੁੰਚੀਆਂ, ਤਾਂ ਪ੍ਰਭੂ ਦੀ ਲੇਖ ਗਾਇਬ ਸੀ (ਲੂਕਾ 24: 2, 3); ਉਹ ਜੀ ਉੱਠਿਆ ਸੀ (ਲੂਕਾ 24: 6)। ਉਸ ਦੀ ਲੇਖ ਨੂੰ ਦਫ਼ਨਾਉਣ ਲਈ ਸਹੀ ਢੰਗ ਨਾਲ ਤਿਆਰ ਕਰਨ ਦਾ ਸੱਬਤ ਤੋਂ ਪਹਿਲਾਂ ਜਾਂ ਬਾਅਦ ਵਿਚ ਸਮਾਂ ਨਹੀਂ ਸੀ, ਪਰ ਇਸ ਨਾਲ ਕੋਈ ਫਰਕ ਨਹੀਂ ਪਿਆ। ਮਰੀਅਮ ਨੇ ਪਹਿਲਾਂ ਤੋਂ ਹੀ ਉਸ ਦੇ ਸਰੀਰ ਤੇ ਇਤਰ ਲਾ ਦਿੱਤਾ ਸੀ।

ਪ੍ਰਭੂ ਨੇ ਅੱਖੀਰ ਵਿਚ ਕਿਹਾ, ‘‘ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਸਾਰੇ ਸੰਸਾਰ<sup>18</sup> ਵਿਚ ਜਿੱਥੇ ਕਿਤੇ ਖੁਸ਼ਬੁਧਰੀ ਦਾ ਪ੍ਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗਾਰੀ ਲਈ ਕਿਹਾ ਜਾਵੇਗਾ’’ (ਮਰਗੁਸ 14: 9)। ਜਿੱਥੇ ਵੀ ਇੰਜੀਲ ਪਹੁੰਚੀ ਹੈ, ਮਰਦਾਂ ਅਤੇ ਅੰਰਤਾਂ ਨੇ ਮਰੀਅਮ ਦੀ ਪਿਆਰ ਦੀ ਭੇਂਟ ਨੂੰ ਪੜਿਆ ਹੈ। ਉਸ ਟੁੱਟੀ ਹੋਈ ਸੀਸੀ ਦੀ ਖੁਸ਼ਬੂ ਨਾਲ ਬੈਤਅਨੀਆ ਦਾ ਉਹ ਘਰ ਹੀ ਨਹੀਂ, ਪੂਰੀ ਢੂਨੀਆ ਮਹਿਕ ਗਈ ਹੈ।

### ਪ੍ਰਾੰਗਿਕਤਾ

ਇਸ ਕਹਾਣੀ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ? ਕਈ ਸਬਕ ਸੁਣਾਏ ਗਏ ਹਨ। ਅਸੀਂ ਤਿੰਨਾਂ ਤੇ ਹੀ ਵਿਚਾਰ ਕਰਾਂਗੇ।<sup>19</sup> ਇਹ ਇਕ ਦੂਜੇ ਨਾਲ ਮੇਲ ਖਾਂਦੇ ਹਨ, ਪਰ ਹਰ ਇਕ ਦਾ ਖਾਸ ਜ਼ਿਕਰ ਕਰਨਾ ਚੰਗਾ ਹੈ।

#### ਪਿਆਰ ਅੱਖੀਰ ਵਿਚ ਬਚਤ ਨੂੰ ਵੇਖਦਾ ਹੈ

ਪਹਿਲਾਂ ਤਾਂ, ਜਿਹੜੇ ਪਿਆਰ ਕਰਦੇ ਹਨ, ਉਹ ਜ਼ਿਆਦਾਤਰ ਛਜੂਲਖਰਚੀ ਵਿਚ ਬਚਤ ਨੂੰ ਵੇਖਦੇ ਹਨ। ਇਹ ਵਿਰੋਧਾਭਾਸ ਵਾਂਗ ਲੱਗਦਾ ਹੈ: ਛਜੂਲਖਰਚੀ ਵਿਚ ਬਚਤ ਕਿਵੇਂ ਹੋ ਸਕਦੀ ਹੈ? ਹਰ ਛਜੂਲਖਰਚੀ ਵਿਚ ਬਚਤ ਨਹੀਂ ਹੁੰਦੀ, ਪਰ ਪਿਆਰ ਦੇ ਇਜ਼ਹਾਰ ਵਿਚ ਹੋ ਸਕਦੀ ਹੈ।

ਮੇਰੀ ਗੱਲ ਨੂੰ ਸਮਝਣ ਲਈ, ਕੁਝ ਪਲ ਲਈ ਆਪਣੇ ਮਨ ਵਿਚ ਕਹਾਣੀ ਦੇ ਦੋ ਮੁੱਖ ਪਾਤਰਾਂ ਮਰੀਅਮ ਅਤੇ ਯਹੂਦਾ ਵਿਚ ਫਰਕ ਕੱਢੋ<sup>20</sup> ਦੋਵੇਂ ਪ੍ਰਭੂ ਦੇ ਚੇਲੇ ਸਨ। ਦੋਵੇਂ ਉਸ ਦੇ ਨੇੜੇ ਸਨ। ਦੋਵੇਂ ਉਸ ਨਾਲ ਗੱਲ ਕਰਦੇ ਅਤੇ ਉਸ ਦੀ ਗੱਲ ਸੁਣਦੇ ਸਨ। ਪਰ ਦੋਹਾਂ ਵਿਚ ਇਕ ਬੁਨਿਆਦੀ ਫਰਕ ਸੀ: ‘‘ਇਕ ਉਸ ਨਾਲ ਪਿਆਰ ਕਰਦਾ ਸੀ, ਜਦਕਿ ਦੂਜਾ ਨਹੀਂ। ਇਸ ਲਈ ਇਕ ਲਈ ਬਹੁਤ ਜ਼ਿਆਦਾ ਪਿਆਰ ਦਾ ਇਕ ਇਜ਼ਹਾਰ ਸੀ; ਦੂਜੇ ਲਈ, ਇਹ ਬਰਬਾਦੀ।’’

ਕੀ ਇਹ ਛਜੂਲਖਰਚੀ ਸੀ? ਮਰੀਅਮ ਇਸ ਇਤਰ ਦਾ ਹੋਰ ਕੀ ਕਰ ਸਕਦੀ ਸੀ? ਜਿਵੇਂ ਕਿ ਉਸ ਦੇ ਆਲੋਚਕਾਂ ਨੇ ਸੁਝਾਅ ਦਿੱਤਾ ਸੀ ਕਿ ਉਹ ਇਸ ਨੂੰ ਵੇਰ ਕੇ ਕੰਗਾਲਾਂ ਨੂੰ ਧਨ ਦੇ ਸਕਦੀ ਸੀ। ਉਹ ਇਕ ਨੇਕ ਕੰਮ ਹੁੰਦਾ! ਕਿਉਂਕਿ ਸਾਨੂੰ ‘‘ਗਾਰੀਬਾਂ ਨੂੰ ਚੇਤੇ ਰੱਖਣ’’ ਲਈ ਕਿਹਾ ਗਿਆ ਹੈ (ਗਾਲਾਤੀਆਂ 2: 10)। ਪਰ ਅੱਖੀਰ ਵਿਚ, ਇਸ ਦਾ ਪੱਕਾ ਸਬਤ ਕੀ ਹੁੰਦਾ? ਜਿਵੇਂ ਕਿ ਜਿਸੂ ਨੇ ਕਿਹਾ, ‘‘ਕੰਗਾਲ ਸਦਾ’’ ਤੁਹਾਡੇ ਨਾਲ ਰਹਿਣਗੇ। ਫਿਰ, ਉਹ ਇਸ ਇਤਰ ਨੂੰ ਆਪਣੇ ਅਤੇ ਆਪਣੇ ਪਰਿਵਾਰ ਲਈ ਰੱਖ ਲੈਂਦੀ। ਸਾਡੇ ਵਿੱਚੋਂ ਕੁਝ ਲੋਕ ਇਹੋ ਜਿਹਾ ਤਰਕ ਦੇਣਗੇ ਕਿ ‘‘ਮੈਂ ਆਪਣੀਆਂ ਚੀਜ਼ਾਂ ਢੂਜਿਆਂ ਨੂੰ ਕਿਉਂ ਦੇਵਾਂ, ਜਦਕਿ ਸੈਨ੍ਹ ਖੁਦ ਇਨ੍ਹਾਂ ਦੀ ਲੋੜ ਹੈ?’’ ਗੁਆਂਢੀ ਸ਼ਮਉਨ ਕੋਲ ਇਕ ਨਵਾਂ ਰਥ ਹੈ ਅਤੇ ਮੇਰਾ ਰਥ ਤਿੰਨ ਸਾਲ ਪੁਰਾਣਾ ਹੋ ਚੁੱਕਾ ਹੈ! ਮੈਨੂੰ ਇਹ ਨਵੇਂ ਰਥ ਦੀ ਲੋੜ ਹੈ!’’ ਯਕੀਨਨ ਹੀ ਉਹ ਇਸ ਇਤਰ ਨੂੰ ਉੱਥੇ ਪਿਆ ਰਹਿਣ ਦੇ ਸਕਦੀ ਸੀ, ਕਿ ਉਹ ਵਰਤਿਆ ਨਾ ਜਾ ਕੇ ਉਹ ਕਿਸੇ ਲਈ ਵੀ ਬਰਕਤ ਦਾ ਕਾਰਣ ਨਾ ਬਣਦਾ। ਜੇ ਉਹ ਇਨ੍ਹਾਂ ਵਿੱਚੋਂ ਕਿਸੇ ਬਦਲ ਦਾ ਫੈਸਲਾ

ਲੈ ਲੈਂਦੀ ਤਾਂ ਦੁਨੀਆਂ ਨੂੰ ਇਹ ਨਹੀਂ ਸੀ ਮਿਲ ਸਕਦਾ। ਸਾਡੇ ਵਿੱਚੋਂ ਹਰ ਕੋਈ ਨਿਸ਼ਾਅਰਥ ਪਿਆਰ ਦੀ ਪ੍ਰੇਰਣਾ ਨਾਲ ਭਰੀ ਮਿਸਾਲ ਤੋਂ ਵਾਂਝਾ ਰਹਿ ਜਾਂਦਾ।

ਇਕ ਪਲ ਲਈ, ਆਪਣੀ ਜਿੰਦਗੀ ਦੀ ਕਿਸੇ ਖਾਸ ਘਟਨਾ ਤੇ ਵਿਚਾਰ ਕਰੋ। ਕੀ ਤੁਹਾਡੇ ਮਨ ਵਿਚ ਕੋਈ ਗੱਲ ਆਈ? ਜੇ ਆਈ ਹੈ, ਤਾਂ ਇਹ ਸੰਭਵ ਤੌਰ ਤੇ ਇਸ ਤਰ੍ਹਾਂ ਦਾ ਸਮਾਂ ਨਹੀਂ ਹੈ, ਜਦੋਂ ਤੁਹਾਡੇ ਆਲੇ ਦੁਆਲੇ ਸਾਰੇ ਲੋਕ ਵਿਹਾਰਕ ਹੋਣ: ‘ਮੈਂ ਆਪਣੀ ਕੁਝ ਜਾਇਦਾਦ ... ਜਾਂ ਕਾਰੋਬਾਰ ... ਜਾਂ ਗਾਂ ਵੇਚ ਦਿੱਤੀ ਹੈ ... ਅਤੇ ਮੈਂ ਇਸ ਤੋਂ ਮਿਲਿਆ ਸਾਰਾ ਧਨ ਬੈਂਕ ਵਿਚ ਜਮ੍ਹਾਂ ਕਰਾਉਣ ਜਾਵਾਂਗਾ, ਜਿੱਥੋਂ ਮੈਂਨੂੰ ਇਸਦਾ ਵਿਆਜ ਮਿਲੇਗਾ! ’’ ਇਹ ਇਸ ਤਰ੍ਹਾਂ ਦੇ ਮੌਕੇ ਵਰਗਾ ਹੀ ਹੈ, ਜਦ ਕਿਸੇ ਨੇ ਅੱਖਾਂ ਵਿਚ ਹੰਸ੍ਹ ਲਿਆਉਂਦੇ ਹੋਏ ਕਿਹਾ ਹੋਵੇ, ‘‘ਇੱਜ ਨਾ ਕਰੋ, ਇਸ ਤਰ੍ਹਾਂ ਬਿਲਕੁਲ ਨਾ ਕਰਿਓ,’’<sup>21</sup>

ਸਾਡੇ ਵਿੱਚੋਂ ਕਈਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਐਲਬਸਟਰ ਦਾ ਡੱਬਾ ਤੋਂਝਿਆ ਹੋਵੇਗਾ,<sup>22</sup> ਭਾਵੇਂ ਉਹ ਕਿਨੇ ਵੀ ਮਹਿੰਗੇ ਕਿਉਂ ਨਾ ਹੋਣ। ਪੁਰਾਣੇ ਜ਼ਮਾਨੇ ਦੇ ਲੋਕਾਂ ਨੇ ਉਨ੍ਹਾਂ ਵਿਚ ਇਕਸਾਰਤਾ ਨੂੰ ਬਣਾਉਣ ਲਈ ਜਿਨ੍ਹਾਂ ਵਿਚ ਪ੍ਰਭੂ ਦੇ ਲੋਕ ਇਕਮੁੱਠ ਹੁੰਦੇ ਹਨ, ਆਪਣੇ ਐਲਬਸਟਰ ਦੇ ਡੱਬੇ ਤੋੜੇ, ਭਾਵੇਂ ਉਹ ਉਨ੍ਹਾਂ ਦੀ ਕੁਰਬਾਨੀ ਸੀ<sup>23</sup> ਇਸੇ ਕਾਰਣ ਜਿੰਦਗੀਆਂ ਵਿਚ ਉਨ੍ਹਾਂ ਨੂੰ ਬਰਕਤ ਮਿਲੀ ਹੈ।

### ਪਿਆਰਹੀਣਤਾ ਨੂੰ ਸਿਰਫ ਬਰਬਾਦੀ ਵਿਖਾਈ ਦਿੰਦੀ ਹੈ

ਜਿਹੜੇ ਲੋਕ ਪਿਆਰ ਕਰਦੇ ਹਨ, ਉਨ੍ਹਾਂ ਨੂੰ ਛੜ੍ਹਲਖਰਚੀ ਅਖੀਰ ਵਿਚ ਬਚਤ ਹੀ ਨਜ਼ਰ ਆਉਂਦੀ ਹੈ। ਪਰ ਜਿਹੜੇ ਪਿਆਰ ਨਹੀਂ ਕਰਦੇ ਹਨ, ਉਨ੍ਹਾਂ ਨੂੰ ਇਹ ਵਿਖਾਈ ਨਹੀਂ ਦੇ ਸਕਦਾ। ਬਲਕਿ ਉਨ੍ਹਾਂ ਨੂੰ ਪਿਆਰ ਦਾ ਇਜ਼ਹਾਰ ਛੜ੍ਹਲ ਹੀ ਲਗਦਾ ਹੈ। ਉਨ੍ਹਾਂ ਵਿਚ ਬਹੁਤ ਜ਼ਿਆਦਾ ਤੋਹਫਿਆਂ ਨੂੰ ਸਮਝਣ ਦੀ ਕਾਬਲੀਅਤ ਨਹੀਂ ਹੈ।

ਯੂਹਨਾ ਨੇ ਉਸ ਪ੍ਰਮੁੱਖ ਆਲੋਚਕ ਦੇ ਮਨ ਦੀ ਹਾਲਤ ਵਿਖਾਈ ਹੈ:

ਪਰ ਉਹ ਦੇ ਚੇਲਿਆਂ ਵਿੱਚੋਂ ਯਹੂਦਾ ਇਸਕਰਿਯੋਤੀ ਨੇ ਜਿਨ ਉਸ ਨੂੰ ਫੜਵਾਉਣਾ ਸੀ ਆਖਿਆ, ਇਹ ਇਤਰ ਭੁਛ ਸੌ ਰੁਪਏ ਨੂੰ ਵੇਚ ਕੇ ਕੰਗਾਲਾਂ ਨੂੰ ਕਿਉਂ ਨਾ ਦਿੱਤਾ ਗਿਆ? ਪਰ ਉਹ ਨੇ ਇਹ ਗੱਲ ਇਸ ਕਾਰਨ ਨਹੀਂ ਆਖੀ ਜੋ ਕੰਗਾਲਾਂ ਦੀ ਚਿੰਤਾ ਕਰਦਾ ਸੀ ਪਰ ਇਸ ਕਾਰਨ ਜੋ ਉਹ ਚੋਰ ਸੀ ਅਤੇ ਗੁਖਲੀ ਉਹ ਦੇ ਕੋਲ ਰਹਿੰਦੀ ਸੀ ਅਰ ਜੋ ਕੁਝ ਉਸ ਵਿਚ ਪਾਇਆ ਜਾਂਦਾ ਉਹ ਨੂੰ ਲੈ ਜਾਂਦਾ ਸੀ (ਯੂਹਨਾ 12:4-6)।

ਯਹੂਦਾ ਨੂੰ ਕੰਗਾਲਾਂ ਦੀ ਚਿੰਤਾ ਨਹੀਂ ਸੀ। ਉਹ ਤਾਂ ਇਸ ਗੱਲ ਨੂੰ ਪਹਿਲ ਦਿੰਦਾ ਸੀ ਕਿ ਇਸ ਇਤਰ ਨੂੰ ਵੇਚ ਕੇ ਪੈਸੇ ਗੁਖਲੀ ਵਿਚ ਪਾ ਦਿੱਤੇ ਜਾਣ, ਜਿਹੜੀ ਉਸ ਦੇ ਕੋਲ ਰਹਿੰਦੀ ਸੀ। ਹੈਰਾਨੀ ਦੀ ਗੱਲ ਨਹੀਂ ਹੈ ਕਿ ਉਸ ਨੂੰ ਕਿਉਂ ਲੱਗਾ ਕਿ ਮਰੀਅਮ ਦੀ ਛੜ੍ਹਲਖਰਚੀ ਪੈਸੇ ਦੀ ਬਰਬਾਦੀ ਹੈ!

ਅਸੀਂ ਹਰ ਅਲੋਚਕ ਤੇ ਯਹੂਦਾ ਦੇ ਬੇਈਮਾਨ ਇਰਾਦਿਆਂ ਦਾ ਇਲਜ਼ਾਮ ਨਹੀਂ ਲਾਵਾਂਗੇ, ਪਰ ਫਿਰ ਵੀ ਇਹ ਸੱਚ ਹੈ ਕਿ ਜਦ ਕਿਸੇ ਦੇ ਵਿਚਾਰ ਦੂਜੇ ਲੋਕਾਂ ਦੀ ਥਾਂ ਆਪਣੀ ਖੁਦਗਰਜੀ ਲਈ ਹੁੰਦੇ ਹਨ, ਤਾਂ ਉਸ ਨੂੰ ਬੇਹੱਦ ਤੋਹਫੇ ਪੈਸੇ ਦੀ ਬਰਬਾਦੀ ਹੀ ਲੱਗਦੇ ਹਨ। ਅਬਿਲੇਨ ਕ੍ਰਿਸ਼ਿਅਨ ਕਾਲਜ (ਹੁਣ ਯੂਨੀਵਰਸਿਟੀ) ਵਿਚ ਜਾਣ ਤੋਂ ਕੁਝ ਦੇਰ ਪਹਿਲਾਂ ਮੈਂ ਜੋਅ ਲਈ ਮੰਗਣੀ ਦੀ ਅੰਗੂਠੀ ਖਰੀਦੀ ਸੀ। ਇਹ ਅੰਗੂਠੀ ਕਿਸੇ ਵੀ ਤਰ੍ਹਾਂ ਨਾਲ ਬਹੁਤੀ ਮਹਿੰਗੀ ਨਹੀਂ ਸੀ, ਪਰ ਇਹਦੇ ਲਈ ਦੁਨੀਆਂ ਵਿਚ ਜਿੰਨੀ ਦੌਲਤ ਮੇਰੇ ਕੋਲ ਸੀ ਉਸ ਦੀ ਅੱਧੀ ਲੱਗ ਗਈ ਸੀ। ਮੇਰੀ ਮਾਲੀ ਤੰਗੀ ਅਤੇ ਹੋਰ

ਸ਼ਿਸਤਵਾਰੀਆਂ ਨੂੰ ਧਿਆਨ ਵਿਚ ਰੱਖਦਿਆਂ, ਕੀ ਕਿਸੇ ਨੇ ਇਸ ਨੂੰ ਨਾਸਮਝੀ ਮੰਨਿਆ ਹੋ ਸਕਦਾ ਹੈ? ਸ਼ਾਇਦ ... ਪਰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਨਿਵੇਸ਼ ਸੀ।

ਦੁਨਿਆਵੀ ਮਾਮਲਿਆਂ ਵਿਚ, ਜਿਹੜੇ ਲੋਕ ਪਿਆਰ ਨਹੀਂ ਕਰਦੇ ਹਨ, ਉਹ ਪਿਆਰ ਦੇ ਇਜ਼ਹਾਰ ਨੂੰ ਬੇਕਾਰ ਮੰਨਦੇ ਹਨ; ਇਹੋ ਗੱਲ ਪ੍ਰਭੂ ਦੇ ਨਾਂਅ ਦੇ ਸਬੰਧ ਵਿਚ ਵੀ ਪਾਈ ਜਾਣੀ ਹੈ। ਲੋਂਸ ਏਂਜਲਸ ਵਿਚ ਬਜ਼ੁਰਗ ਮਸੀਹੀ ਅੰਤਰਤ ਤਕਰੀਬਨ ਪੂਰਾ ਹਫ਼ਤਾ ਬਿਸਤਰੇ ਤੇ ਸੀ, ਪਰ ਖੁਦਾ ਦੀ ਇਬਾਦਤ ਉਸ ਦੇ ਲਈ ਇੰਨੀ ਅਹਿਮ ਸੀ ਕਿ ਉਸ ਨੇ ਕਦੀ ਐਤਵਾਰ ਦੀ ਇਬਾਦਤ ਵਿਚ ਜਾਣ ਨਹੀਂ ਛੱਡਿਆ ਸੀ। ਉਹ ਦੇ ਰਿਸਤੇਦਾਰਾਂ ਵਿਚ ਉਸ ਦੇ ਵਰਗਾ ਧਾਰਮਿਕ ਜੋਸ਼ ਨਹੀਂ ਸੀ। ਉਨ੍ਹਾਂ ਵਿੱਚੋਂ ਕਿਸੇ ਨੇ ਉਸ ਨੂੰ ਕਿਹਾ, ‘‘ਮੈਨੂੰ ਲਗਦਾ ਹੈ ਕਿ ਜਦੋਂ ਤੂ ਮਰਨ ਲੱਗੋਂਗੀ ਅਤੇ ਕਿਤੇ ਗਿਰਜੇ ਜਾਣ ਦਾ ਸਮਾਂ ਹੋਇਆ, ਤਾਂ ਤੂ ਉੱਠ ਕੇ ਗਿਰਜੇ ਚਲੀ ਜਾਵੇਂਗੀ! ’’<sup>24</sup>

ਉਕਲਾਹੋਮਾ ਸ਼ਹਿਰ ਦਾ ਇਕ ਵਧਾਰੀ ਕਲੀਸੀਆ ਨੂੰ ਚੰਦਾ ਦੇਣ ਵਿਚ ਬਹੁਤ ਹੀ ਖੁਲ੍ਹਦਿਲਾ ਸੀ। ਉਸ ਦੇ ਅਕਾਉਟੈਂਟ ਨੇ ਉਸਨੂੰ ਦੱਸਿਆ, ‘‘ਤੁਸੀਂ ਉਸ ਨਾਲੋਂ ਵੱਧ ਦੇ ਰਹੇ ਹੋ, ਜਿੰਨਾ ਸਰਕਾਰ ਵੱਲੋਂ ਦੇਣ ਦੀ ਇਜਾਜ਼ਤ ਹੈ। ਮੇਰਾ ਸੁਝਾਅ ਹੈ ਕਿ ਤੁਸੀਂ ਚੰਦਾ ਓਨਾ ਹੀ ਦਿਓ, ਜਿਸ ਨਾਲ ਟੈਕਸ ਬਚਾਇਆ ਜਾ ਸਕੇ। ’’ ਉਸ ਭਾਈ ਦਾ ਜਵਾਬ ਸੀ, ‘‘ਚੰਦਾ ਮੈਂ ਆਪਣੇ ਪਿਆਰ ਦੇ ਕਾਰਣ ਦਿੰਦਾ ਹਾਂ, ਨਾ ਕਿ ਟੈਕਸ ਬਚਾਉਣ ਲਈ। ’’ ਜਿਨ੍ਹਾਂ ਲੋਕਾਂ ਦੇ ਮਨ ਅੰਦਰ ਪ੍ਰਭੂ ਲਈ ਪਿਆਰ ਨਹੀਂ ਹੈ, ਉਨ੍ਹਾਂ ਨੂੰ ਉਸ ਲਈ ਪਿਆਰ ਦਾ ਬੇਹੱਦ ਇਜ਼ਹਾਰ ਹਮੇਸ਼ਾ ਫਜ਼ੂਲ ਅਤੇ ਬੇਵਰੂਫੀ ਬਲਕਿ ਪੈਸੇ ਦੀ ਬਰਬਾਦੀ ਲੱਗੇਗਾ।

### ਪਿਆਰ ਮੌਕੇ ਦਾ ਛਾਇਦਾ ਲੈਂਦਾ ਹੈ

ਸਾਡਾ ਆਖਰੀ ਸਬਕ ਬਹੁਤ ਅਹਿਮ ਹੈ: ਸੱਚਾ ਪਿਆਰ ਆਪਣੇ ਆਪ ਨੂੰ ਜ਼ਾਹਿਰ ਕਰਨ ਦੇ ਮੌਕੇ ਦਾ ਛਾਇਦਾ ਉਠਾਉਂਦਾ ਹੈ। ਅਕਸਰ ਅਜਿਹਾ ਮੌਕਾ ਬਹੁਤ ਘੱਟ ਆਉਂਦਾ ਹੈ; ਇਕ ਵਾਰ ਹੱਥ ਵਿੱਚੋਂ ਨਿੱਕਲ ਜਾਣ ਤੇ ਇਸ ਨੂੰ ਦੁਬਾਰਾ ਨਹੀਂ ਪਾਇਆ ਜਾ ਸਕਦਾ।

ਜਿਸੂ ਨੇ ਕਿਹਾ ਕਿ ਮਰੀਅਮ ਨੇ “‘ਮੇਰੇ ਸਰੀਰ ਉੱਤੇ ਦਫ਼ਨਾਉਣ ਲਈ ਇਤਰ ਪਾ ਦਿੱਤਾ’’ (ਮਰਕੁਸ 14:8)। ਜੇ ਇਤਰ ਦੇ ਭਾਂਡੇ ਕੋਲ ਪਹੁੰਚ ਕੇ ਮਰੀਅਮ ਆਪਣਾ ਮਨ ਬਦਲ ਲੈਂਦੀ ਤਾਂ ਕੀ ਹੁੰਦਾ? ਜੇ ਉਹ ਇਹ ਸੋਚ ਕੇ ਹੈਰਾਨ ਹੁੰਦੀ, ‘‘ਮੈਂ ਵਿਹਾਰਕ ਮਾਰਥਾ ਨੂੰ ਇਸ ਫਜ਼ੂਲਖਰਚੀ ਦਾ ਕੀ ਜਵਾਬ ਦਿਆਂਗੀ?’’ ਉਹ ਇਸ ਤਰਕ ਨਾਲ ਉਸ ਭਾਂਡੇ ਨੂੰ ਉੱਥੇ ਪਿਆ ਰਹਿਣ ਦੇ ਸਕਦੀ ਸੀ: ‘‘ਜਿਵੇਂ ਹੀ ਇਹ ਜੋਸ਼ ਭਰਿਆ ਸਮਾਂ ਬੀਤ ਜਾਵੇਗਾ, ਮਾਰਥਾ, ਲਾਜ਼ਰ ਅਤੇ ਮੈਂ ਪਰਿਵਾਰ ਨਾਲ ਗੱਲ ਕਰਕੇ ਫੈਸਲਾ ਕਰਾਂਗੇ ਕਿ ਇਸ ਇਤਰ ਦਾ ਕੀ ਕੀਤਾ ਜਾਵੇ। ਉਨ੍ਹਾਂ ਦਾ ਵਿਚਾਰ ਵੀ ਮੇਰੇ ਵਿਚਾਰ ਨਾਲ ਮੇਲ ਖਾਂਦਾ ਹੋਵੇਗਾ। ਫਿਰ ਅਸੀਂ ਆਪਣੇ ਦੋਸਤ ਨੂੰ ਇਹ ਤੋਹਫ਼ਾ ਚੰਗੀ ਤਰ੍ਹਾਂ ਪੇਸ਼ ਕਰ ਸਕਦੇ ਹਾਂ, ਪਸਾਰ ਦੇ ਫੌਰਨ ਬਾਅਦ। ’’ ਮਸੀਹ ਨੂੰ ਸਲੀਬ ਤੇ ਵੇਖ ਕੇ ਅਤੇ ਉਸ ਮੌਕੇ ਨੂੰ ਗਵਾਉਣ ਦਾ ਵਿਚਾਰ ਕਰਨਾ ਉਸ ਨੂੰ ਕਿਵੇਂ ਦਾ ਲੱਗਦਾ ਹੈ?

ਭਲਾ ਇਹ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕਈਆਂ ਕੋਲ ਅਲਮਾਗੀ ਦੇ ਪਿੱਛੇ ਲੁਕਾਈ ਹੋਈ ਇਤਰ ਦੀ ਸ਼ੀਸ਼ੀ ਹੈ, ਜਿਸ ਨੂੰ ਕਿਸੇ ਨੇ ਛੁਹਿਆ ਨਹੀਂ, ਜਿਹੜੀ ਟੁੱਟੀ ਨਹੀਂ ਹੈ ਅਤੇ ਜਿਹੜੀ ਪ੍ਰਭੂ ਅਤੇ ਦੂਜਿਆਂ ਲਈ ਨਹੀਂ, ਬਲਕਿ ਸਾਡੇ ਆਪਣੇ ਲਈ ਹੈ? ਜੇ ਇਵੇਂ ਹੈ, ਤਾਂ ਮੈਨੂੰ ਹੈਰਾਨੀ ਹੈ ਕਿ ਆਪਣੇ ਪਿਆਰ ਅਤੇ ਸ਼ੁਕਰਗੁਜ਼ਾਰੀ ਨੂੰ ਵਿਖਾਉਣ ਦਾ ਮੌਕਾ ਗਵਾਉਣ ਤੋਂ ਬਾਅਦ ਪਤਾ ਨਹੀਂ ਸਾਡੇ ਕਿੰਨੇ ਕੁ ਹੰਝੂ ਵਹਿ ਜਾਣਗੇ? ਮੈਂ ਕਿਸੇ ਤੇ ਦੋਸ਼ ਨਹੀਂ ਲਾਉਣਾ ਚਾਹੁੰਦਾ, ਪਰ ਸੌਂਵਾਂ ਦੇ ਹਿਸਾਬ ਨਾਲ ਲੋਕਾਂ ਦੇ ਜਨਾਜ਼ੇ ਵੇਖਣ ਦੇ ਕਾਰਣ ਮੈਨੂੰ ਲੱਗਦਾ ਹੈ ਕਿ ਹੰਝੂ ਅਕਸਰ ਨਾਕਾਮੀਆਂ ਤੇ ਇਹ ਕਹਿਣ ਲਈ ਵਹਿੰਦੇ ਹਨ ਕਿ ‘‘ਮੈਂ ਤੈਨੂੰ ਪਿਆਰ ਕਰਦਾ ਹਾਂ’’ ਜਾਂ ‘‘ਤੁਸੀਂ ਬਹੁਤ ਚੰਗੇ ਸੀ। ’’

ਇਸ ਤੇ ਵੀ ਵਿਚਾਰ ਕਰੋ: ਜੇ ਪ੍ਰਭੂ ਦੇ ਪਰਤਣ ਤੇ ਸਮੇਂ, ਗੁਣਾਂ, ਉਰਜਾ ਅਤੇ ਜਾਇਦਾਦ ਦੇ ਇਤਿਹਾਸੀਆਂ ਸ਼ੀਸ਼ੀਆਂ ਹਾਲੇ ਤਕ ਟੁੱਟੀਆਂ ਨਾ ਹੋਣ, ਤਾਂ ਕੀ ਹੋਵੇਗਾ? ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ, ਉਹ ਬੇਕਾਰ ਹੋ ਜਾਣਗੀਆਂ।

## ਸਾਰ

ਜੇ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਇਹ ਨਹੀਂ ਜਾਣਦੇ ਕਿ ਮੈਂ ਬਰਬਾਦੀ ਦੀ ਵਕਾਲਤ ਨਹੀਂ ਕਰ ਰਿਹਾ ਹਾਂ। ਨਾ ਹੀ ਮੈਂ ਇਹ ਸਿਫਾਰਸ਼ ਕਰ ਰਿਹਾ ਹਾਂ ਕਿ ਤੁਸੀਂ ਉਸ ਧਨ ਨੂੰ ਖਰਚ ਕਰੋ, ਜੋ ਤੁਹਾਡੇ ਕੋਲ ਨਹੀਂ ਹੈ। ਮੇਰਾ ਸੁਝਾਅ ਇਹ ਹੈ ਕਿ ਪਿਆਰ ਦੇ ਬੇਹੱਦ ਇਜ਼ਹਾਰ ਲਈ ਹੁਣ ਸਮਾਂ ਅਤੇ ਥਾਂ ਹੈ। ਵਿਲੀਅਮ ਬਾਰਕਲੇ ਨੇ ਲਿਖਿਆ ਹੈ, ‘‘ਪਿਆਰ ਕਦੀ ਹਿਸਾਬ ਨਹੀਂ ਰੱਖਦਾ; ਪਿਆਰ ਕਦੀ ਇਹ ਨਹੀਂ ਸੋਚਦਾ ਕਿ ਚੰਗੀ ਤਰ੍ਹਾਂ ਘੱਟ ਤੋਂ ਘੱਟ ਕਿਵੇਂ ਦਿੱਤਾ ਜਾ ਸਕਦਾ ਹੈ; ਪਿਆਰ ਦੀ ਇੱਛਾ ਹੱਦਾਂ ਤੋਂ ਬਾਹਰ ਹੋ ਕੇ ਦੇਣਾ ਹੈ; ਅਤੇ ਸਭ ਕੁਝ ਦੇਣ ਤੋਂ ਬਾਅਦ, ਇਸ ਨੂੰ ਲੱਗਦਾ ਹੈ ਕਿ ਹਾਲੇ ਬਹੁਤ ਘੱਟ ਦਿੱਤਾ ਹੈ।’’<sup>25</sup>

ਤੁਹਾਡੇ ਦਿਮਾਗ ਵਿਚ ਬੇਹੱਦ ਪਿਆਰ ਦੀਆਂ ਕਈ ਉਦਾਹਰਣਾਂ ਆ ਰਹੀਆਂ ਹੋਣਗੀਆਂ,<sup>26</sup> ਪਰ ਸਭ ਤੋਂ ਵੱਡੀ ਉਦਾਹਰਣ ਸਾਨੂੰ ਦਿੱਤੇ ਖੁਦਾ ਦੇ ਤੋਹਫੇ ਦੀ ਹੈ (ਯੂਹੇਨਾ 3:16)। ਸਾਡੇ ਲਈ ਆਪਣੇ ਪਿਆਰ ਦੇ ਕਾਰਣ ਪ੍ਰਭੂ ਨੇ ਕੀਮਤ ਨਹੀਂ ਵੇਖਦੀ। ਹੁਣ ਉਹ ਸਾਡੇ ਵੱਲ ਵੇਖਦਾ ਅਤੇ ਕਹਿੰਦਾ ਹੈ, ‘‘ਤੂੰ ਵੀ ਜਾ ਕੇ ਏਵੇਂ ਹੀ ਕਰ’’ (ਲੂਕਾ 10:37)।

ਇਸ ਪਾਠ ਨੂੰ ਖਤਮ ਕਰਦੇ ਹੋਏ, ਅਸੀਂ ਪ੍ਰਭੂ ਦਾ ਸੱਦਾ ਦੇਣਾ ਚਾਹੁੰਦੇ ਹਾਂ। ਇਕ ਪਸ਼ਚਾਤਾਪੀ ਵਿਸ਼ਵਾਸੀ ਦੇ ਰੂਪ ਵਿਚ ਤੁਹਾਨੂੰ ਆਪਣੇ ਵਿਸ਼ਵਾਸ ਦਾ ਇਕਰਾਰ ਕਰਨ ਅਤੇ ਬਪਤਿਸਮਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ (ਮਰਕੁਸ 16:16; ਰਸੂਲਾਂ ਦੇ ਕੰਮ 2:38)। ਜੇ ਤੁਸੀਂ ਖੁਦਾ ਦੇ ਭਟਕੇ ਹੋਏ ਬਾਲਕ ਹੋ, ਤਾਂ ਤੁਹਾਨੂੰ ਘਰ ਵਾਪਸ ਆਉਣ ਦੀ ਲੋੜ ਹੈ (ਰਸੂਲਾਂ ਦੇ ਕੰਮ 8:22; 1 ਯੂਹੇਨਾ 1:9)। ਪ੍ਰਭੂ ਦਾ ਹੁਕਮ ਮੰਨਣ ਲਈ ਇਜ਼ ਕਰੋ ਕਿਉਂਕਿ ਹੁਕਮ ਮੰਨਣਾ ਜ਼ਰੂਰੀ ਹੈ (ਇਬਰਾਹੀਆਂ 5:8, 9)। ਪਰ ਇਸ ਨਾਲੋਂ ਵੀ ਵੱਧ ਉਸ ਲਈ ਆਪਣੇ ਪਿਆਰ ਦੇ ਇਜ਼ਹਾਰ ਦੇ ਰੂਪ ਵਿਚ ਮੰਨੋ (ਯੂਹੇਨਾ 14:15; 1 ਯੂਹੇਨਾ 5:3)।

## ਟਿੱਪਣੀਆਂ

<sup>1</sup>ਇਸ ਸਰਮਨ ਦਾ ਬਹੁਤਾ ਹਿੱਸਾ ਵਿਲੀਅਮ ਐਸ. ਬੇਲੋਵਸਕੀ, ‘‘ਬ੍ਰੇਕਿੰਗ ਐਲਬਸਟਰ ਬੌਕਸਸ,’’ ਸਰਮੰਜ ਆਫ ਵਿਲੀਅਮ ਐਸ. ਬੇਨੋਵਸਕੀ, ਗ੍ਰੇਟ ਪ੍ਰੀਚਰਜ਼ ਆਫ ਟੁੱਡੇ ਸੀਰੀਜ਼, ਜਿਲਦ 11, ਸੰਗ. ਜੇ. ਡੀ. ਥੈਮਸ (ਅਬਿਲੇਨ, ਟੈਕਸਸ: ਬਿਬਲੀਕਲ ਰਿਸਰਚ ਪ੍ਰੈਸ, 1967), 20–27 ਤੇ ਅਧਾਰਿਤ ਹੈ। <sup>2</sup>ਉਹੀ, 20. ਇਹ ਆਖਰੀ ਤੋਂ ਪਹਿਲਾਂ ਭੋਜਨ ਨਹੀਂ ਹੋਵੇਗਾ, ਜੋ ਯਿਸੂ ਨੇ ਖਾਧਾ, ਪਰ ਇਹ ਪਸਾਰ ਦੇ ਪਰਥ ਤੋਂ ਪਹਿਲਾਂ ਦਾ ਆਖਰੀ ਲਿਖਤ ਭੋਜਨ ਹੈ। <sup>3</sup>ਮੱਤੀ ਅਤੇ ਮਰਕੁਸ ਦੇ ਵਿਰਤਾਂਤ ਕਾਫੀ ਮਿਲਦੇ ਜ਼ਲਦੇ ਹਨ। ਮਰਕੁਸ ਦੀ ਵਰਤੋਂ ਕਰਨ ਦਾ ਫੈਸਲਾ ਜਾਣ ਬੁੱਝ ਕੇ ਲਿਆ ਗਿਆ। <sup>4</sup>ਮੈਂ ਆਪਣੇ ਸੁਣਨ ਵਾਲਿਆਂ ਨੂੰ ਦੋਹਾਂ ਹਵਾਲਿਆਂ ਤੇ ਨਿਸ਼ਾਨ ਲਾਉਣ ਲਈ ਆਖਦਾ ਹਾਂ, ਤਾਂ ਜੋ ਜਦ ਮੈਂ ਕਹਾਣੀ ਦੱਸਾਂ ਤਾਂ ਓਹ ਅੱਗੇ ਪਿੱਛੇ ਵੇਖ ਸਕਣ। <sup>5</sup>ਕਿਉਂਕਿ ਪੇਲੁਸ ਨੇ ਬਾਅਦ ਵਿਚ ਕਿਹਾ ਕਿ ਜੋ ਕੁਝ ਉਸ ਨੇ ‘‘ਤੀਜੇ ਸੁਰਗ’’ ਵਿਚ ਵੇਖਿਆ ਉਸ ਨੂੰ ਦੱਸਣ ਦੀ ਉਸ ਨੂੰ ਇਜ਼ਹਾਰ ਨਹੀਂ ਸੀ (2 ਕੁਰਿਖੀਆਂ 12:2–4), ਮੌਤ ਤੋਂ ਬਾਅਦ ਦੀ ਜ਼ਿੰਦਗੀ ਦੇ ਸਬੰਧ ਵਿਚ ਲਾਜ਼ਰ ਦੀਆਂ ਗੱਲਾਂ ਸ਼ਾਇਦ ਅਸਪੱਸ਼ਟ ਹੋਣਗੀਆਂ। <sup>6</sup>NASB ਵਿਚ ‘‘ਨਾਰਡ’’ (ਬਾਲਛੜ)

ਹੈ—ਅਨੁਵਾਦਕ। <sup>7</sup>ਹੈਰਾਨੀ ਹੁੰਦੀ ਹੈ ਕਿ ਲਾਜ਼ਰ ਦੀ ਲਾਸ਼ ਨੂੰ ਤਿਆਰ ਕਰਨ ਲਈ ਇਸ ਸੀਸੀ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ ਸੀ। ਸ਼ਾਇਦ ਪਰਿਵਾਰ ਕੋਲ ਦੋ ਸੀਸੀਆਂ ਸਨ, ਜਿਨ੍ਹਾਂ ਵਿੱਚੋਂ ਇਕ ਉਨ੍ਹਾਂ ਲਾਜ਼ਰ ਲਈ ਵਰਤ ਲਈ ਸੀ ਅਤੇ ਇਕ ਬਚਾ ਕੇ ਰੱਖੀ ਸੀ। <sup>8</sup>ਬਾਰਕਲੇ ਨੇ ਸੁਝਾਅ ਦਿੱਤਾ ਹੈ ਕਿ ਮੁਰਦੇ ਦੀ ਦੇਹ ਤੇ ਲਾਉਣ ਲਈ ਇਤਰ ਦੀ ਸੀਸੀ ਵਰਤਣ ਤੋਂ ਬਾਅਦ, ਇਹ ਸੰਕੇਤ ਦਿੰਦਿਆਂ ਕਿ ਮਰਨ ਵਾਲੇ ਦੇ ਸਨਮਾਨ ਵਿਚ ਖਰਚ ਕਰਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ ਹੈ, ਉਹ ਸੀਸੀ ਕਬਰ ਵਿਚ ਰੱਖ ਦਿੱਤੀ ਜਾਂਦੀ ਸੀ (ਵਿਲੀਅਮ ਬਾਰਕਲੇ, ਦ ਗੱਸਪਲ ਆਫ ਮਾਰਕ, ਸੋਧਿਆ ਅੰਕ, ਦ ਡੇਅਲੀ ਸਟੱਡੀ ਬਾਈਬਲ ਸੀਰੀਜ਼ [ਫਿਲਾਡੇਲੀਆ: ਵੈਸਟਰਿੰਸਟਰ ਪ੍ਰੈਸ, 1975], 326)। <sup>9</sup>ਇਕ ਛੇਂਟੇ ਮੁੰਡੇ (ਰਿਸ਼ਤੇਦਾਰ) ਦੀ ਇਕ ਕਹਾਣੀ ਹੈ, ਜਿਸਨੇ ਸਾਡੇ ਉਨ੍ਹਾਂ ਦੇ ਘਰ ਜਾਣ ਤੇ ਆਪਣੇ ਆਪ ਨੂੰ ਇਕ ਦਿਨ ਆਪਣੇ ਪਿਤਾ ਦੇ ਨਹਾਉਣ ਲਈ ਰੱਖੇ ਗਏ ਖੁਸ਼ਬੂਦਾਰ ਪਾਣੀ ਵਿਚ ਢੁਥਾ ਲਿਆ। ਕਮਰੇ ਵਿਚ ਸਾਡੇ ਵੜਨ ਤੇ ਕਮਰਾ ਖੁਸ਼ਬੂ ਨਾਲ ‘ਭਰਿਆ ਹੋਇਆ ਸੀ?’! ਤੁਹਾਨੂੰ ਅਜਿਹਾ ਹੀ ਕੋਈ ਤਜਰਬਾ ਹੋ ਸਕਦਾ ਹੈ, ਜੋ ਤੁਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਸਕੋ। <sup>10</sup>KJV ਵਿਚ ‘ਪੈਂਸ’ ਹੈ ਪਰ ਵਰਤਿਆ ਗਿਆ ਯੂਨਾਨੀ ਸ਼ਬਦ ਦੀਨਾਰ ਹੈ।

<sup>11</sup>NIV ਬਾਈਬਲ ਵਿਚ ‘ਸਾਲ ਤੋਂ ਵੱਧ ਦੀ ਮਜ਼ਦੂਰੀ’ ਹੈ। <sup>12</sup>ਤੁਹਾਡੇ ਸਮਾਜ ਵਿਚ ਆਮ ਮਜ਼ਦੂਰ ਦੀ ਸਾਲ ਦੀ ਮਜ਼ਦੂਰੀ ਦੱਸੀ ਜਾ ਸਕਦੀ ਹੈ। ਅਮਰੀਕਾ ਵਿਚ, ਬੰਹਿਜ਼ਾ ਹਫ਼ਤਿਆਂ ਦੀ ਘੱਟੋਂ ਘੱਟ ਮਜ਼ਦੂਰੀ ਦੇ ਸਮੇਂ ਨੂੰ ਅਠਤਾਲੀ ਘੰਟਿਆਂ ਦੇ ਹਫ਼ਤਿਆਂ ਨਾਲ ਗੁਣਾ ਕੀਤੀ ਜਾ ਸਕਦੀ ਹੈ। <sup>13</sup>ਉਦਾਹਰਣ ਲਈ, ਪੰਜ ਹਜ਼ਾਰ ਨੂੰ ਰਜਾਉਣ ਤੋਂ ਬਾਅਦ, ਉਸ ਨੇ ਬਚੇ ਹੋਏ ਟੁਕੜੇ ਚੁਕਵਾਏ ਸਨ (ਮੱਤੀ 14: 20)। <sup>14</sup>ਉਦਾਹਰਣ ਲਈ, ਵੇਖੋ ਮੱਤੀ 19: 21; ਲੁਕਾ 14: 13. ਕਈ ਵਿਦਵਾਨਾਂ ਮੁਤਾਬਿਕ, ਪਸਾਰ ਦੀ ਇਕ ਖਾਸ ਗੱਲ ਗਰੀਬਾਂ ਨੂੰ ਦਾਨ ਦੇਣਾ ਸੀ। <sup>15</sup>ਵੇਖੋ ਵਿਵਸਥਾਸਾਰ 15: 11. <sup>16</sup>ਖੁਦਾ ਸਾਥੋਂ ਚਾਹੁੰਦਾ ਹੈ ਕਿ ਅਸੀਂ ਗਰੀਬਾਂ ਨਾਲ ਭਲਿਆਈ ਕਰੀਏ (ਕਹਾਉਤਾਂ 19: 17; ਗਲਾਤੀਆਂ 2: 10)। <sup>17</sup>ਧੂਸ਼ਫ ਅਤੇ ਨਿਕੁਦੇਮੁਸ ਨੇ ਥੋੜ੍ਹੇ ਜਿਹੇ ਸਮੇਂ ਵਿਚ ਜੋ ਕੁਝ ਉਨ੍ਹਾਂ ਤੋਂ ਹੋ ਸਕਿਆ ਕੀਤਾ (ਯੁਹੇਨਾ 19: 38–40), ਪਰ ਜਾਹਿਰ ਤੌਰ ਤੇ ਉਨ੍ਹਾਂ ਨੂੰ ਕੰਮ ਵਿੱਚੋਂ ਛੱਡਣਾ ਪਿਆ ਸੀ। ਜਿਹੜੀਆਂ ਔਰਤਾਂ ਇਹ ਸਭ ਵੇਖ ਰਹੀਆਂ ਸਨ, ਉਨ੍ਹਾਂ ਨੇ ਕੰਮ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਸੀ। ਲੁਕਾ 23: 53–24: 1 ਦਾ ਮਹੱਤਵ ਇਹੋ ਲੱਗਦਾ ਹੈ। <sup>18</sup>ਇਨ੍ਹਾਂ ਸ਼ਬਦਾਂ ਵਿਚ ਬੜਾ ਵਿਸ਼ਵਾਸ ਅਤੇ ਭਰੋਸਾ ਜਤਾਇਆ ਸੀ। ਇਸੇ ਸਾਰੇ ਯਿਸੂ ਨੇ ਆਪਣੇ ਦਫ਼ਨਾਏ ਜਾਣ ਅਤੇ ਇੰਜੀਲ ਦੇ ਪੂਰੀ ਦੁਨੀਆਂ ਵਿਚ ਲਿਜਾਏ ਜਾਣ ਦੀ ਗੱਲ ਕੀਤਾ। ਫਿਰ ਉਸ ਨੇ ਆਪਣੇ ਜੀ ਉੱਠਣ ਵਿਚ ਅਤੇ ਆਪਣੇ ਚੇਲਿਆਂ ਦੇ ਇੰਜੀਲ ਨੂੰ ਪੂਰੀ ਦੁਨੀਆਂ ਵਿਚ ਲਿਜਾਏ ਜਾਣ ਤੇ ਭਰੋਸਾ ਜਤਾਇਆ। <sup>19</sup>ਇਹ ਤਿੰਨੇ ਪਾਠ ਬੇਨਵੋਸਕੀ, 23–26 ਵਿੱਚੋਂ ਲਏ ਗਏ ਹਨ। <sup>20</sup>ਕਈ ਚੇਲੇ ਯਹੂਦਾ ਵੱਲ ਸਨ, ਪਰ ਆਲੋਚਨਾ ਕਰਨ ਵਿਚ ਯਹੂਦਾ ਨੇ ਅਗਵਾਈ ਕੀਤੀ।

<sup>21</sup>ਮੈਨੂੰ ਆਪਣੀ ਜ਼ਿੰਦਗੀ ਦੀਆਂ ਕਈ ਉਦਾਹਰਨਾਂ ਯਾਦ ਆਉਂਦੀਆਂ ਹਨ, ਤੁਹਾਨੂੰ ਵੀ ਆਉਂਦੀਆਂ ਹੋਣਗੀਆਂ। <sup>22</sup>ਜਿਥੇ ਮੈਂ ਰਹਿੰਦਾ ਹਾਂ, ਉੱਥੋਂ ਅਸੀਂ ਕ੍ਰਿਸ਼ਿਅਨ ਕਾਲਜ ਜਾਂ ਯੂਨੀਵਰਸਿਟੀ ਦੀ ਗੱਲ ਕਰ ਸਕਦੇ ਹਾਂ। <sup>23</sup>ਪਿਛਲੇ ਦੋ ਵਾਕਾਂ ਦਾ ਮਕਸਦ ਇਹ ਸਮਝਾਉਣਾ ਹੈ ਕਿ ਪੂਰੀ ਮੰਡਲੀ ਲਈ ਇਹ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਜਿਥੇ ਤੁਸੀਂ ਰਹਿੰਦੇ ਹੋ, ਉੱਥੋਂ ਦੋ ਸੱਭਿਆਚਾਰ ਨੂੰ ਧਿਆਨ ਵਿਚ ਰੱਖ ਕੇ ਇਸ ਨੂੰ ਅਪਣਾਓ। <sup>24</sup>ਇਹ ਅਤੇ ਇਕ ਹੋਰ ਉਦਾਹਰਣ ਬੇਨਵੋਸਕੀ 24–25 ਵਿੱਚੋਂ ਲਈ ਗਈ ਹੈ। <sup>25</sup>ਵਿਲੀਅਮ ਬਾਰਕਲੇ, ਦ ਗੱਸਪਲ ਆਫ ਮੈਥਿਊ, ਜਿਲਦ 2, ਸੋਧਿਆ ਅੰਕ, ਦ ਡੇਅਲੀ ਸਟੱਡੀ ਬਾਈਬਲ ਸੀਰੀਜ਼ (ਫਿਲਾਡੇਲੀਆ: ਵੈਸਟਰਿੰਸਟਰ ਪ੍ਰੈਸ, 1975), 330. <sup>26</sup>ਇਸ ਦੀਆਂ ਇਕ ਦੋ ਉਦਾਹਰਣਾਂ ਦੇਣ ਲਈ ਤੁਸੀਂ ਇਥੋਂ ਰੁਕ ਸਕਦੇ ਹੋ। ਜੇ ਇਸ ਪਾਠ ਦੀ ਵਰਤੋਂ ਪੁਲਪਿਟ ਦੀ ਥਾਂ ਕਲਾਸ ਲਈ ਕੀਤੀ ਜਾਂਦੀ ਹੈ, ਤਾਂ ਕਲਾਸ ਦੇ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਦੇ ਵੇਰਵੇ ਦੱਸਣ ਲਈ ਕਿਹਾ ਜਾ ਸਕਦਾ ਹੈ।